



GLOBAL SIKH COUNCIL
VOICE OF SIKHS WORLDWIDE

ਗਲੋਬਲ ਸਿੱਖ ਕੌਂਸਲ

ਸਿੱਖਾਂ ਦੀ ਅੰਤਰ ਰਾਸ਼ਟਰੀ ਆਵਾਜ਼

UK Registered Charity No 1186311

ਪ੍ਰੈਸ ਰਿਲੀਜ਼ -1 ਸਿਤੰਬਰ 2020

‘ਗੁਰੂ ਮਾਨਿਓ ਗ੍ਰੰਥ’

ਗਲੋਬਲ ਸਿੱਖ ਕੌਂਸਲ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਵਧਾਈ ਦਿੰਦੀ ਹੈ

ਗਲੋਬਲ ਸਿੱਖ ਕੌਂਸਲ -ਪੂਰੇ ਵਿਸ਼ਵ ਦੇ ਲਗਭਗ 30 ਦੇਸ਼ਾਂ ਦੇ ਪ੍ਰਤੀਨਿਧੀ ਮੈਂਬਰਾਂ ਵਾਲੀ ਸੰਸਥਾ, 1604 ਵਿੱਚ ਸਮੂਹ ਸੰਗਤ ਦੇ ਸਨਮੁਖ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਗਟ /ਪ੍ਰਕਾਸ਼ ਦਿਹਾੜੇ ਦੇ ਪਾਵਨ ਮੌਕੇ ਤੇ, ਸਮੂਹ ਸਿੱਖ ਜਗਤ ਨੂੰ ਅਤੇ ਮਾਨਵਤਾ ਨੂੰ ਵਧਾਈਆਂ ਦਿੰਦੀ ਹੈ |

ਅਸੀਂ ਪਹਿਲੀ ਸਿਤੰਬਰ, ਮੂਲ ਨਾਨਕਸ਼ਾਹੀ ਕੈਲੰਡਰ, ਜੋ ਕਿ ਸਿੱਖਾਂ ਦਾ ਕਲੈਂਡਰ ਹੈ, ਦੇ ਅਨੁਸਾਰ, ਸਮੂਹ ਸਿੱਖ ਜਗਤ ਨੂੰ ਇਸ ਦਿਹਾੜੇ ਦੀ ਵਰ੍ਹੇਗੰਢ ਦੇ ਮੌਕੇ ਤੇ ਵਧਾਈ ਦੇਣ ਲਈ ਬਹੁਤ ਖੁਸ਼ ਹਾਂ |

ਭਾਵੇਂ ਕਿ ਸਿੱਖ ਕੁਝ ਅੰਦਰੂਨੀ ਅਤੇ ਬਾਹਰੀ ਤਾਕਤਾਂ ਤੋਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ, ਪਰ ਸਿੱਖਾਂ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫਰਮਾਨ “ਗੁਰੂ ਮਾਨਿਓ ਗ੍ਰੰਥ” ਭਾਵ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੇ ਤੇ ਵਿਸ਼ਵਾਸ ਕਰੋ, ਇਹ ਅਜੇ ਵੀ ਸਰਬਵਿਆਪੀ ਸੱਚ ਹੈ ਤੇ ਦ੍ਰਿੜਤਾ ਨਾਲ ਖੜ੍ਹਾ ਹੈ | ਬਿਨਾਂ ਸ਼ੱਕ, ਗੁਰੂ ਗ੍ਰੰਥ ਸਾਹਿਬ ਹਮੇਸ਼ਾ ਤੇ ਹਰ ਹਾਲਾਤ ਵਿੱਚ ਸਾਡੇ ਗੁਰੂ ਹਨ | ਕਿਸੇ ਵਿਅਕਤੀ, ਕਿਸੇ ਸੰਸਥਾ, ਕਿਸੇ ਸਰਕਾਰੀ ਅਧਿਕਾਰੀ ਅਤੇ ਕਿਸੇ ਸਿਆਸੀ ਨੇਤਾ ਕੋਲ, ਇਸ ਅਟੱਲ ਫੈਸਲੇ ਨੂੰ ਕਿਸੇ ਵੀ ਤਰੀਕੇ ਨਾਲ ਬਦਲਣ ਜਾਂ ਹਲਕਾ ਕਰਨਾ ਦਾ ਅਧਿਕਾਰ ਜਾਂ ਸਮਰੱਥਾ ਨਹੀਂ ਹੈ |

ਗੁਰੂਕਾਲ ਵਿੱਚ ਸਮਕਾਲੀ ਸਿੱਖ, ਮੁਸਲਮਾਨ ਅਤੇ ਹਿੰਦੂ ਇਤਿਹਾਸਕਾਰਾਂ ਦੀਆਂ ਲਿਖਤਾਂ ਪ੍ਰਮਾਣਿਤ ਧਾਰਮਿਕ ਰਿਕਾਰਡ ਨਹੀਂ ਹਨ | ਉਹ ਜ਼ਿਆਦਾਤਰ ਸਿੱਖੀ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀਆਂ ਅਤੇ ਇਸ ਲਈ ਸਿੱਖੀ ਦੇ ਮੁਢਲੇ ਸਿਧਾਂਤਾਂ ਦੀ ਵਿਆਖਿਆ ਦਾ ਅਧਾਰ ਨਹੀਂ ਬਣ ਸਕਦੀਆਂ | ਬਦਕਿਸਮਤੀ ਨਾਲ ਸਾਡੀ ਸਿੱਖ ਲੀਡਰਸ਼ਿਪ ਨੇ ਅੱਜ ਤੱਕ ਅਜਿਹੀਆਂ ਇਤਿਹਾਸਕ ਲਿਖਤਾਂ ਨਾਲ ਜੋੜੀਆਂ ਗਈਆਂ ਬ੍ਰਾਹਮਣਵਾਦੀ ਲਿਖਤਾਂ ਨੂੰ ਛਾਂਗਿਆ ਤੇ ਨਕਾਰਿਆ ਨਹੀਂ ਹੈ ਅਤੇ ਇਸੇ ਕਰਕੇ ਸਿੱਖ ਧਰਮ ਤੋਂ ਬਾਹਰਲੀਆਂ

ਤਾਕਤਾਂ ਇਹਨਾਂ ਲਿਖਤਾਂ ਨੂੰ ਸਿੱਖ ਧਰਮ ਅਤੇ ਇਸਦੇ ਗ੍ਰੰਥਾਂ ਦੀ ਵਿਲੱਖਣਤਾ ਨੂੰ ਕਲੰਕਿਤ ਕਰਨਾ ਲਈ ਵਰਤਦੀਆਂ ਹਨ। ਇਹ ਭ੍ਰਮਣ ਅਸ਼੍ਰੀਕਾਰਣਯੋਗ ਅਤੇ ਮੰਦਭਾਗਾ ਹੈ।

ਸ਼ਬਦ ਗੁਰੂ ਦਾ ਵਿਚਾਰ, ਸਾਡੇ ਗੁਰੂ ਸਾਹਿਬਾਨ ਵਲੋਂ ਬਖਸ਼ਿਆ ਹੋਇਆ, ਇੱਕ ਵਿਲੱਖਣ ਤੇ ਅਸਾਧਾਰਨ ਸੰਕਲਪ ਹੈ; ਮਾਨਵਤਾ ਦੇ ਇਤਿਹਾਸ ਵਿੱਚ ਵਿਲੱਖਣ ਹੈ ਅਤੇ ਉਸ ਸਮੇਂ ਵਿੱਚ ਪ੍ਰਚਲਿਤ ਬਹੁਤ ਸਾਰੇ ਦੇਵੀ ਦੇਵਤਿਆਂ ਦੀ ਪੂਜਾ ਅਰਚਨਾ ਕਰਨ ਦੇ ਸੰਕਲਪ ਤੋਂ ਸਪਸ਼ਟ ਰੂਪ ਵਿਦਾਇਗੀ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਸਪਸ਼ਟ ਕਰਦੇ ਹਨ :

* ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੇ॥*

* ਹੇ ਲਾਲੇ, ਜਿਵੇਂ ਪ੍ਰਮਾਤਮਾਂ ਦਾ ਸ਼ਬਦ ਮੇਰੇ ਤਕ ਪਹੁੰਚਦਾ ਹੈ, ਉਸੇ ਤਰ੍ਹਾਂ ਹੀ ਮੈਂ ਬੋਲਦਾ ਹਾਂ.*

ਗੁਰੂ ਨਾਨਕ ਸਾਹਿਬ ਨੇ ਵਿਸ਼ਵ ਨੂੰ ਐਲਾਨ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਬਾਣੀ ਸਿੱਖਾਂ ਲਈ ਜਿੰਦਗੀ ਜਿਊਣ ਦਾ ਪ੍ਰਤੱਖ ਰਸਤਾ ਹੈ।

ਗਲੋਬਲ ਸਿੱਖ ਕੌਂਸਲ ਸਿੱਖ ਪੰਥ ਨੂੰ ਯਾਦ ਦਵਾਉਂਦੀ ਹੈ ਕਿ ਸਿੱਖ ਧਰਮ ਵਿਰੋਧੀ ਤਾਕਤਾਂ, ਖਾਸ ਤੌਰ ਤੇ ਬ੍ਰਾਹਮਣਵਾਦੀ ਤਾਕਤਾਂ ਨੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸਾਡੇ ਸਿਧਾਂਤਾਂ ਦੇ ਵਿਰੁੱਧ ਪ੍ਰਚਾਰਣਾ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਜਦੋਂ ਤੱਕ ਅਸੀਂ ਆਪਣੇ ਧਰਮ ਅਤੇ ਧਾਰਮਿਕ ਵਿਸ਼ਵਾਸ ਵਿੱਚ ਪਰਿਪੱਕ ਰਹਾਂਗੇ ਅਤੇ ਸਿਆਣਪ ਨਾਲ ਰਸਤਾ ਭਟਕਾਉਣ ਵਾਲੀਆਂ ਤਾਕਤਾਂ ਨੂੰ ਚੁਣੌਤੀ ਦਿੰਦੇ ਰਹਾਂਗੇ, ਕੋਈ ਵੀ ਸਾਨੂੰ "ਸ਼ਬਦ ਗੁਰੂ" ਤੋਂ ਦੂਰ ਕਰਨ ਦੇ ਸਮਰੱਥ ਨਹੀਂ ਹੋ ਸਕੇਗਾ।

ਗਲੋਬਲ ਸਿੱਖ ਕੌਂਸਲ, ਬਰੈਰ ਕਿਸੇ ਬੇਯਕੀਨੀ ਤੋਂ, ਇਹ ਦੁਹਰਾਉਂਦੀ ਹੈ ਕਿ ਸਿੱਖ ਫਲਸਫਾ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਵਾਹਿਤ ਹੁੰਦਾ ਹੈ ਅਤੇ ਜੇ ਕੋਈ ਵੀ ਇਸ ਨੂੰ ਕਿਸੇ ਹੋਰ ਦਿਸ਼ਾ ਵਿੱਚ ਮੋੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਸਿੱਖ ਪੰਥ ਨਾਲ ਬੇਇਨਸਾਫੀ ਕਰ ਰਿਹਾ ਹੈ ਅਤੇ ਗੁਰੂ ਸਾਹਿਬ ਦੇ ਵਿਰੁੱਧ ਕੁਫਰ ਤੋਲ ਰਿਹਾ ਹੈ।

ਗਲੋਬਲ ਸਿੱਖ ਕੌਂਸਲ ਇਸ ਆਯੋਜਨ ਦੇ ਮੌਕੇ ਤੇ, ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕਰਦੀ ਹੈ ਕਿ ਉਹ ਪ੍ਰਭਾਵਸ਼ਾਲੀ ਕਦਮ ਚੁੱਕਣ:

- ਸਿੱਖ ਧਰਮ ਵਿਚਲੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਲਈ,
- ਭਾਰਤ ਦੀ ਸਿਆਸੀ ਲੀਡਰਸ਼ਿਪ ਦੇ ਸਿੱਖ-ਵਿਰੋਧੀ ਬਿਆਨਾਂ ਨੂੰ ਦਲੇਰੀ ਨਾਲ ਚੁਣੌਤੀ ਦੇਣ ਲਈ,
- ਇਤਿਹਾਸਕ ਲਿਖਤਾਂ ਦੇ ਸੰਪਾਦਨ ਦਾ ਕਾਰਜ ਕਰਨ ਲਈ,
- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸਵਿਕਾਰ ਕਰਨ ਦੇ ਨਿਰਦੇਸ਼ ਦੇਣ,
- ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਿਵਾਦਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਦਾ ਲੋਕਤੰਤਰੀਕਰਨ ਕੀਤਾ ਜਾਵੇ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ॥

ਲੇਡੀ ਸਿੰਘ , ਕੰਵਲਜੀਤ ਕੌਰ
ਪ੍ਰਧਾਨ , ਗਲੋਬਲ ਸਿੱਖ ਕੌਂਸਲ

ਗਲੋਬਲ ਸਿੱਖ ਕੌਂਸਲ, ਵਿਸ਼ਵ ਭਰ ਵਿੱਚ ਰਾਸ਼ਟਰੀ ਪੱਧਰ ਦੀਆਂ ਸਿੱਖ ਸੰਸਥਾਵਾਂ ਦਾ ਇੱਕ ਸੰਗਠਨ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ, ਸਿੱਖ ਧਰਮ ਦੀ ਉੱਨਤੀ ਅਤੇ ਸਿੱਖ ਕੌਮ ਦੇ ਸਮਾਜਕ ਤੇ ਆਰਥਿਕ ਵਿਕਾਸ ਲਈ ਮਿਲ ਕੇ ਕੰਮ ਕਰ ਰਹੀ ਹੈ।

President: Lady Singh (Dr Kanwaljit Kaur OBE)
Tel: +44 (0) 7716 497376
Email: kaursingh3@aol.com

Secretary: S Jagjit Singh LLB Hons Lon, CLP M'sia
Tel: +60 12 658 7456
Email: GSCsecretariat@yahoo.com

Member Organizations From:

Afghanistan Australia Bangladesh Bahrain Belgium Canada Dubai (UAE) France Germany Hong Kong
India Indonesia Ireland Italy Kenya Malaysia Myanmar Nepal New Zealand
Pakistan Portugal Spain Switzerland Thailand UK Uganda USA